

ਬ੍ਰੈਂਪਟਨ ਅਰਥਚਾਰੇ ਅਤੇ ਇੰਫਰਾਸਟ੍ਰਕਚਰ ਨੂੰ ਵਧਾਉਣ ਲਈ ਸੰਘ ਸਰਕਾਰ ਨੂੰ ਉਚਿਤ ਹਿੱਸਾ ਦੇਣ ਲਈ ਬੇਨਤੀ ਕਰੇਗਾ

ਬ੍ਰੈਂਪਟਨ, ਓਨਟੈਰੀਓ (29 ਮਈ, 2019) – ਬ੍ਰੈਂਪਟਨ ਸਿਟੀ ਕਾਉਂਸਿਲ (Brampton City Council) ਦੇ ਮੈਂਬਰ, ਟ੍ਰਾਂਜ਼ਿਟ ਇੰਫਰਾਸਟ੍ਰਕਚਰ, ਆਰਥਿਕ ਪੇਸ਼ਗੀਆਂ ਅਤੇ ਵਾਤਾਵਰਣ ਸਬੰਧੀ ਸਥਿਰਤਾ ਸਮੇਤ ਮਹੱਤਵਪੂਰਨ ਲੋੜਾਂ ਵਿੱਚ ਸਹਿਯੋਗ ਕਰਨ ਲਈ ਭਾਈਵਾਲੀਆਂ ਅਤੇ ਸੰਘ ਸਰਕਾਰ ਤੋਂ ਫੰਡਿੰਗ ਦਾ ਸਮਰਥਨ ਕਰਨਗੇ। ਬ੍ਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਉਨ ਅਤੇ ਕਾਉਂਸਲਰ, 30 ਮਈ ਤੋਂ 2 ਜੂਨ ਤੱਕ ਕਿਊਬੇਕ ਸਿਟੀ (Quebec City) ਵਿੱਚ 2019 ਦੀ ਐਨੁਅਲ ਕਾਨਫਰੰਸ ਆਫ ਫੈਡਰੇਸ਼ਨ ਆਫ ਕੈਨੇਡੀਅਨ ਮਿਊਨਿਸਿਪਲਟੀਜ਼ (2019 Annual Conference of Federation of Canadian Municipalities) ਵਿੱਚ ਸਿਟੀ ਦੀਆਂ ਲੋੜਾਂ ਦਾ ਪ੍ਰਚਾਰ ਕਰਨਗੇ।

ਬ੍ਰੈਂਪਟਨ, ਕੈਨੇਡਾ ਦਾ ਦੂਜਾ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਸ਼ਹਿਰ ਹੈ ਅਤੇ ਇਹ ਦੇਸ਼ ਵਿੱਚ ਨੌਜਵਾਨਾਂ, ਸਭ ਤੋਂ ਵੱਧ ਵੰਨ-ਸੁਵੰਨੇ ਅਤੇ ਉੱਚ ਨੌਕਰੀ ਯੋਗ ਕਾਰਜਬਲ ਲਈ ਘਰ ਹੈ। ਬ੍ਰੈਂਪਟਨ ਸੂਬਾਈ ਅਤੇ ਰਾਸ਼ਟਰੀ ਅਰਥਚਾਰੇ ਲਈ ਮੁੱਖ ਯੋਗਦਾਨੀ ਹੈ ਅਤੇ ਸਿਟੀ ਸੰਘ ਸਰਕਾਰ ਦੇ ਸਨਮੁਖ ਮਹੱਤਵਪੂਰਨ ਬੇਨਤੀਆਂ ਲਿਆ ਰਹੀ ਹੈ।

ਸਿਟੀ ਆਫ ਬ੍ਰੈਂਪਟਨ ਦੀਆਂ ਬੇਨਤੀਆਂ:

- ਬ੍ਰੈਂਪਟਨ ਗੋ ਸਟੇਸ਼ਨ (Brampton GO Station) ਤੱਕ ਵਿਸਤਾਰ ਕਰਦੇ ਹੋਏ, ਮੇਨ ਸਟ੍ਰੀਟ ਤੇ ਪੂਰੀ ਤਰ੍ਹਾਂ ਫੰਡਿੰਗ ਲਾਈਟ ਰੇਲ ਟ੍ਰਾਂਜ਼ਿਟ (Light Rail Transit) ਅਤੇ ਭਵਿੱਖੀ ਡਾਊਨਟਾਊਨ ਬ੍ਰੈਂਪਟਨ ਮੋਬਿਲਿਟੀ ਹਬ (Downtown Brampton Mobility Hub), ਜੇ ਜੀ.ਟੀ.ਐਚ.ਏ. (GTHA) ਨੂੰ ਜੋੜਦਾ ਹੈ, ਨੂੰ ਅੱਗੇ ਵਧਾਉਣ ਲਈ ਸਹਿਯੋਗ।
- ਤੇਜ਼ੀ ਨਾਲ ਵਧਣ ਵਾਲੇ ਟ੍ਰਾਂਜ਼ਿਟ ਸਿਸਟਮਾਂ (Rapidly Growing Transit Systems) ਵਾਸਤੇ ਪਬਲਿਕ ਟ੍ਰਾਂਜ਼ਿਟ ਸਟ੍ਰੀਮ (ਪੀ.ਟੀ.ਐਸ.) (Public Transit Stream) (PTS) ਫੰਡਿੰਗ ਲਈ ਇੱਕ ਵੱਧ ਨਿਰਪੱਖ ਵੰਡ ਵਿਧੀ। 2008-2018 ਦੇ ਦੌਰਾਨ ਜੂਮ (Züm) ਦੀ ਰਾਈਡਰਸ਼ਿਪ ਵਿੱਚ ਵਾਧੇ ਦੇ ਸਮੇਂ ਵਿੱਚ ਉੱਚਤਮ ਵਾਧਿਆਂ ਵਿੱਚੋਂ ਹਨ।
- ਨਿਸ਼ਕਰਸ਼ ਅਤੇ ਹੱਲ-ਅਨੁਕੂਲਿਤ ਸਹਿਯੋਗ ਦੇ ਨਾਲ ਸਾਈਬਰਸਿਕਿਓਰਿਟੀ ਕੈਟਾਲਿਸਟ ਪਹਿਲਕਦਮੀ ਲਈ ਲਗਾਤਾਰ ਸਹਿਯੋਗ
- ਹਾਊਸਿੰਗ ਡੇਟਾ ਇਕੱਤਰ ਕਰਨ ਵਿੱਚ ਸੰਘ ਸਰਕਾਰ ਵੱਲੋਂ ਵਧੀ ਹੋਈ ਫੰਡਿੰਗ ਅਤੇ ਵੱਧ ਸਕਿਰਿਆ ਭੂਮਿਕਾ, ਜੋ ਸਥਾਨਕ ਘਰਾਂ ਅਤੇ ਬੇਘਰ ਹੋਣ ਸਬੰਧੀ ਲੋੜਾਂ ਦੀ ਵੱਧ ਵਿਆਪਕ ਸਮਝ ਵਿੱਚ ਸਹਿਯੋਗ ਕਰਨ ਲਈ ਇੱਕ ਤੋਂ ਵੱਧ ਸਰਕਾਰਾਂ ਦੀਆਂ ਤੁਲਨਾਵਾਂ ਅਤੇ ਸਾਂਝੇ ਕੀਤੇ ਡੇਟਾਬੇਸਾਂ ਦੀ ਇਜਾਜ਼ਤ ਦਿੰਦੀ ਹੈ
- ਨਿਰਪੱਖ ਫੰਡਿੰਗ ਵੰਡ ਪ੍ਰਕਿਰਿਆ, ਜੋ ਅਬਾਦੀ ਵਿੱਚ ਵਾਧੇ ਦੇ ਸੰਦਰਭ ਵਿੱਚ ਸਥਾਨਕ ਭਾਈਚਾਰੇ ਦੀਆਂ ਸੁਰੱਖਿਆ ਸਬੰਧੀ ਲੋੜਾਂ ਨੂੰ ਦਰਸਾਉਂਦੀ ਹੈ
- \$20 ਮਿਲੀਅਨ ਤੋਂ ਘੱਟ ਦੇ ਪ੍ਰੋਜੈਕਟਾਂ ਲਈ ਡਿਜਾਸਟਰ ਮਿਟੀਗੇਸ਼ਨ ਐਂਡ ਅਡਾਪਟੇਸ਼ਨ ਫੰਡਿੰਗ (Disaster Mitigation and Adaptation Funding) ਦਾ ਵਿਸਤਾਰ, ਜਿਵੇਂ ਗਵਾਂਢ-ਪੱਧਰ ਤੇ ਅਧਿਐਨ, ਤੂਫਾਨ ਦੇ ਪਾਣੀ ਦਾ ਪ੍ਰਬੰਧਨ, ਟ੍ਰਾਂਸਪੋਰਟੇਸ਼ਨ, ਰੁੱਖ ਲਗਾਉਣਾ ਅਤੇ ਊਰਜਾ ਉੱਤਮਤਾ ਇੰਸਟੀਟਿਊਟ (ਜਿਵੇਂ ਇੰਸਟੀਟਿਊਟ ਫਾਰ ਸਸਟੇਨੇਬਲ ਬ੍ਰੈਂਪਟਨ) ਸਥਾਪਤ ਕਰਨਾ
- ਫੰਡਿੰਗ ਮੁਹੱਈਆ ਕਰਕੇ, ਮਨਜ਼ੂਰੀ ਪ੍ਰਕਿਰਿਆਵਾਂ ਨੂੰ ਸਰਲ ਬਣਾ ਕੇ ਅਤੇ ਸਥਿਰ, ਭਵਿੱਖ ਅਨੁਕੂਲਿਤ ਭਾਈਚਾਰੇ ਦੇ ਦ੍ਰਿਸ਼ਟੀਕੋਣ ਦੇ ਪ੍ਰਤੀ ਸਿਟੀ ਨਾਲ ਭਾਈਵਾਲੀ ਕਰਕੇ ਰਿਵਰਵਾਕ (Riverwalk) ਪ੍ਰੋਜੈਕਟ ਨੂੰ ਅੱਗੇ ਵਧਾਉਣ ਵਿੱਚ ਮਦਦ

ਹਵਾਲਾ

“ਬ੍ਰੈਂਪਟਨ ਹੁਣ ਲਈ ਅਤੇ ਭਵਿੱਖ ਲਈ ਆਪਣਾ ਇੰਫਰਾਸਟ੍ਰਕਚਰ ਤਿਆਰ ਕਰ ਰਿਹਾ ਹੈ। ਅਸੀਂ ਕਈ ਪਰਿਵਰਤਨਕਾਰੀ ਪ੍ਰੋਜੈਕਟਾਂ ਨੂੰ ਅੱਗੇ ਵਧਾਉਣ ਵਿੱਚ ਮਦਦ ਲਈ ਸੰਘ ਤੋਂ ਸਹਿਯੋਗ ਦੀ ਮੰਗ ਕਰ ਰਹੇ ਹਾਂ। ਇਹਨਾਂ ਪ੍ਰੋਜੈਕਟਾਂ ਵਿੱਚ ਸ਼ਾਮਲ ਹਨ, ਦੇਸ਼ ਦੇ ਤੇਜ਼ੀ ਨਾਲ ਵਧ ਰਹੇ ਟ੍ਰਾਂਜ਼ਿਟ ਸਿਸਟਮਾਂ ਅਤੇ ਸਾਈਬਰਸਿਕਿਓਰਟੀ ਲਈ ਰਾਸ਼ਟਰੀ ਕੇਂਦਰ ਅਤੇ ਹੋਰਾਂ ਲਈ ਸਥਿਰ ਫੰਡਿੰਗ। ਅਸੀਂ ਉਹਨਾਂ ਵਿਸ਼ਾਲ ਮੌਕਿਆਂ, ਜੋ ਸਾਡੇ ਸਾਹਮਣੇ ਹਨ, ਦੀ ਵਰਤੋਂ ਕਰਨ ਲਈ ਸੰਘ ਸਰਕਾਰ ਨਾਲ ਮਿਲ ਕੇ ਕੰਮ ਕਰਨ ਲਈ ਉਤਸ਼ਾਹਿਤ ਹਾਂ। ਅਸੀਂ ਲਗਾਤਾਰ ਸਫਲਤਾ ਲਈ ਤੁਹਾਡੇ ਸਾਂਝੇਦਾਰ ਹਾਂ। ਆਓ ਬ੍ਰੈਂਪਟਨ ਦੇ ਲੋਕਾਂ ਲਈ ਇਕੱਠੇ ਮਿਲ ਕੇ ਕੰਮ ਕਰੀਏ”

- ਮੇਅਰ ਪੈਟਰਿਕ ਬ੍ਰਾਊਨ (Patrick Brown)

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca